

 Print Page

Sri Guru Granth Sahib

Displaying 866 of

ਗੁਰ ਕੇ ਚਰਨ ਕਮਲ ਨਮਸਕਾਰਿ ॥

Gur Kae Charan Kamal Namasakaar ||

Bow in humility to the lotus feet of the Guru.

ਗੋਂਡ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧

Raag Gond Guru Arjan Dev

ਕਾਮ ਕ੍ਰੋਧੁ ਇਸੁ ਤਨ ਤੇ ਮਾਰਿ ॥

Kaam Krodhh Eis Than Thae Maar ||

Eliminate sexual desire and anger from this body.

ਗੋਂਡ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧

Raag Gond Guru Arjan Dev

ਹੋਇ ਰਹੀਐ ਸਗਲ ਕੀ ਰੀਨਾ ॥

Hoe Reheeai Sagal Kee Reenaa ||

Be the dust of all,

ਗੋਂਡ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧

Raag Gond Guru Arjan Dev

ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥

Ghatt Ghatt Rameeaa Sabh Mehi Cheenaa ||1||

And see the Lord in each and every heart, in all. ||1||

ਗੋਂਡ (ਮਃ ੫) (੧੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੨

Raag Gond Guru Arjan Dev

ਇਨ ਬਿਧਿ ਰਮਹੁ ਗੋਪਾਲ ਗੋਬਿੰਦੁ ॥

Ein Bidhh Ramahu Gopaal Guobindh ||

In this way, dwell upon the Lord of the World, the Lord of the Universe.

ਗੋਂਡ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੨

Raag Gond Guru Arjan Dev

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

Than Dhhan Prabh Kaa Prabh Kee Jindh ||1|| Rehaao ||

My body and wealth belong to God; my soul belongs to God. ||1||Pause||

ਗੋਂਡ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੨

Raag Gond Guru Arjan Dev

ਆਠ ਪਹਰ ਹਰਿ ਕੇ ਗੁਣ ਗਾਉ ॥

Aath Pehar Har Kae Gun Gaaoo ||

Twenty-four hours a day, sing the Glorious Praises of the Lord.

ਗੋਂਡ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੩

Raag Gond Guru Arjan Dev

ਜੀਅ ਪ੍ਰਾਨ ਕੋ ਇਹੈ ਸੁਆਉ ॥

Jeea Praan Ko Eihai Suaao ||

This is the purpose of human life.

ਗੋਂਡ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੩

Raag Gond Guru Arjan Dev

ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥

Thaj Abhimaan Jaan Prabh Sang ||

Renounce your egotistical pride, and know that God is with you.

ਗੋਂਡ (ਮਃ ੫) (੧੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੩

Raag Gond Guru Arjan Dev

ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥

Saadhh Prasaadh Har Sio Man Rang ||2||

By the Grace of the Holy, let your mind be imbued with the Lord's Love. ||2||

ਗੋਂਡ (ਮਃ ੫) (੧੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੪

Raag Gond Guru Arjan Dev

ਜਿਨਿ ਤੂੰ ਕੀਆ ਤਿਸ ਕਉ ਜਾਨੁ ॥

Jin Thoon Keeaa This Ko Jaan ||

Know the One who created you,

ਗੋਂਡ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੪

Raag Gond Guru Arjan Dev

ਆਗੈ ਦਰਗਹ ਪਾਵੈ ਮਾਨੁ ॥

Aagai Dharageh Paavai Maan ||

And in the world hereafter you shall be honored in the Court of the Lord.

ਗੋਂਡ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੪

Raag Gond Guru Arjan Dev

ਮਨੁ ਤਨੁ ਨਿਰਮਲ ਹੋਇ ਨਿਹਾਲੁ ॥

Man Than Niramal Hoe Nihaal ||

Your mind and body will be immaculate and blissful;

ਗੋਂਡ (ਮਃ ੫) (੧੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੫

Raag Gond Guru Arjan Dev

ਰਸਨਾ ਨਾਮੁ ਜਪਤ ਗੋਪਾਲ ॥੩॥

Rasanaa Naam Japath Gopaal ||3||

Chant the Name of the Lord of the Universe with your tongue. ||3||

ਗੋਂਡ (ਮਃ ੫) (੧੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੫

Raag Gond Guru Arjan Dev

ਕਰਿ ਕਿਰਪਾ ਮੇਰੇ ਦੀਨ ਦਇਆਲਾ ॥

Kar Kirapaa Maerae Dheen Dhaeiaalaa ||

Grant Your Kind Mercy, O my Lord, Merciful to the meek.

ਗੋਂਡ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੫

Raag Gond Guru Arjan Dev

ਸਾਧੂ ਕੀ ਮਨੁ ਮੰਗੈ ਰਵਾਲਾ ॥

Saadhhoo Kee Man Mangai Ravaalaa ||

My mind begs for the dust of the feet of the Holy.

ਗੋਂਡ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੬

Raag Gond Guru Arjan Dev

ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥

Hohu Dhaeiaal Dhaehu Prabh Dhaan ||

Be merciful, and bless me with this gift,

ਗੋਂਡ (ਮਃ ੫) (੧੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੬

Raag Gond Guru Arjan Dev

ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥

Naanak Jap Jeevai Prabh Naam ||4||11||13||

That Nanak may live, chanting God's Name. ||4||11||13||

ਗੋਂਡ (ਮਃ ੫) (੧੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੬

Raag Gond Guru Arjan Dev

ਗੋਂਡ ਮਹਲਾ ੫ ॥

Gonadd Mehalaa 5 ||

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੬

ਧੂਪ ਦੀਪ ਸੇਵਾ ਗੋਪਾਲ ॥

Dhhoop Dheep Saevaa Gopaal ||

My incense and lamps are my service to the Lord.

ਗੋਂਡ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੭

Raag Gond Guru Arjan Dev

ਅਨਿਕ ਬਾਰ ਬੰਦਨ ਕਰਤਾਰ ॥

Anik Baar Bandhan Karathaar ||

Time and time again, I humbly bow to the Creator.

ਗੋਂਡ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੭

Raag Gond Guru Arjan Dev

ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥

Prabh Kee Saran Gehee Sabh Thiaag ||

I have renounced everything, and grasped the Sanctuary of God.

ਗੋਂਡ (ਮਃ ੫) (੧੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੭

Raag Gond Guru Arjan Dev

ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥

Gur Suprasann Bheae Vadd Bhaag ||1||

By great good fortune, the Guru has become pleased and satisfied with me. ||1||

ਗੋਂਡ (ਮਃ ੫) (੧੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੮

Raag Gond Guru Arjan Dev

ਆਠ ਪਹਰ ਗਾਈਐ ਗੋਬਿੰਦੁ ॥

Aath Pehar Gaaeeai Gobindh ||

Twenty-four hours a day, I sing of the Lord of the Universe.

ਗੋਂਡ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੮

Raag Gond Guru Arjan Dev

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥

Than Dhhan Prabh Kaa Prabh Kee Jindh ||1|| Rehaao ||

My body and wealth belong to God; my soul belongs to God. ||1||Pause||

ਗੋਂਡ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੮

Raag Gond Guru Arjan Dev

ਹਰਿ ਗੁਣ ਰਮਤ ਭਏ ਆਨੰਦੁ ॥

Har Gun Ramath Bheae Aanandh ||

Chanting the Glorious Praises of the Lord, I am in bliss.

ਗੋਂਡ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੯

Raag Gond Guru Arjan Dev

ਪਾਰਬ੍ਰਹਮ ਪੂਰਨ ਬਖਸੰਦ ॥

Paarabreham Pooran Bakhasandh ||

The Supreme Lord God is the Perfect Forgiver.

ਗੋਂਡ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੯

Raag Gond Guru Arjan Dev

ਕਰਿ ਕਿਰਪਾ ਜਨ ਸੇਵਾ ਲਾਏ ॥

Kar Kirapaa Jan Saevaa Laaeae ||

Granting His Mercy, He has linked His humble servants to His service.

ਗੋਂਡ (ਮਃ ੫) (੧੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੯

Raag Gond Guru Arjan Dev

ਜਨਮ ਮਰਣ ਦੁਖ ਮੇਟਿ ਮਿਲਾਏ ॥੨॥

Janam Maran Dhukh Maett Milaaeae ||2||

He has rid me of the pains of birth and death, and merged me with Himself. ||2||

ਗੋਂਡ (ਮਃ ੫) (੧੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੦

Raag Gond Guru Arjan Dev

ਕਰਮ ਧਰਮ ਇਹੁ ਤਤੁ ਗਿਆਨੁ ॥

Karam Dhharam Eihu Thath Giaan ||

This is the essence of karma, righteous conduct and spiritual wisdom,

ਗੋਂਡ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੦

Raag Gond Guru Arjan Dev

ਸਾਧਸੰਗਿ ਜਪੀਐ ਹਰਿ ਨਾਮੁ ॥

Saadhhasang Japeeai Har Naam ||

To chant the Lord's Name in the Saadh Sangat, the Company of the Holy.

ਗੋਂਡ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੦

Raag Gond Guru Arjan Dev

ਸਾਗਰ ਤਰਿ ਬੋਹਿਥ ਪ੍ਰਭ ਚਰਣੁ ॥

Saagar Thar Bohithh Prabh Charan ||

God's Feet are the boat to cross over the world-ocean.

ਗੋਂਡ (ਮਃ ੫) (੧੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੧

Raag Gond Guru Arjan Dev

ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥

Antharajaamee Prabh Kaaran Karan ||3||

God, the Inner-knower, is the Cause of causes. ||3||

ਗੋਂਡ (ਮਃ ੫) (੧੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੧

Raag Gond Guru Arjan Dev

ਰਾਖਿ ਲੀਏ ਅਪਨੀ ਕਿਰਪਾ ਧਾਰਿ ॥

Raakh Leeeae Apanee Kirapaa Dhhaar ॥

Showering His Mercy, He Himself has saved me.

ਗੋਂਡ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੧

Raag Gond Guru Arjan Dev

ਪੰਚ ਦੂਤ ਭਾਗੇ ਬਿਕਰਾਲ ॥

Panch Dhooth Bhaagae Bikaraal ॥

The five hideous demons have run away.

ਗੋਂਡ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੨

Raag Gond Guru Arjan Dev

ਜੂਐ ਜਨਮੁ ਨ ਕਬਹੂ ਹਾਰਿ ॥

Jooai Janam N Kabehoo Haar ॥

Do not lose your life in the gamble.

ਗੋਂਡ (ਮਃ ੫) (੧੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੨

Raag Gond Guru Arjan Dev

ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥

Naanak Kaa Ang Keeaa Karathaar ॥4॥12॥14॥

The Creator Lord has taken Nanak's side. ॥4॥12॥14॥

ਗੋਂਡ (ਮਃ ੫) (੧੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੨

Raag Gond Guru Arjan Dev

ਗੋਂਡ ਮਹਲਾ ੫ ॥

Gonadd Mehalaa 5 ॥

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੬

ਕਰਿ ਕਿਰਪਾ ਸੁਖ ਅਨਦ ਕਰੇਇ ॥

Kar Kirapaa Sukh Anadh Karaee ॥

In His Mercy, He has blessed me with peace and bliss.

ਗੋਂਡ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੩

Raag Gond Guru Arjan Dev

ਬਾਲਕ ਰਾਖਿ ਲੀਏ ਗੁਰਦੇਵਿ ॥

Baalak Raakh Leeeae Guradhaev ॥

The Divine Guru has saved His child.

ਗੋਂਡ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੨

Raag Gond Guru Arjan Dev

ਪ੍ਰਭ ਕਿਰਪਾਲ ਦਇਆਲ ਗੁਬਿੰਦ ॥

Prabh Kirapaal Dhaeiaal Guobindh ॥

God is kind and compassionate; He is the Lord of the Universe.

ਗੋਂਡ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੨

Raag Gond Guru Arjan Dev

ਜੀਅ ਜੰਤ ਸਗਲੇ ਬਖਸਿੰਦ ॥੧॥

Jeea Janth Sagalae Bakhasindh ॥1॥

He forgives all beings and creatures. ॥1॥

ਗੋਂਡ (ਮਃ ੫) (੧੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੪

Raag Gond Guru Arjan Dev

ਤੇਰੀ ਸਰਣਿ ਪ੍ਰਭ ਦੀਨ ਦਇਆਲ ॥

Thaeree Saran Prabh Dheen Dhaeiaal ॥

I seek Your Sanctuary, O God, O Merciful to the meek.

ਗੋਂਡ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੪

Raag Gond Guru Arjan Dev

ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥

Paarabreham Jap Sadhaa Nihaal ॥1॥ Rehaao ॥

Meditating on the Supreme Lord God, I am forever in ecstasy. ॥1॥Pause॥

ਗੋਂਡ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੫

Raag Gond Guru Arjan Dev

ਪ੍ਰਭ ਦਇਆਲ ਦੂਸਰ ਕੋਈ ਨਾਹੀ ॥

Prabh Dhaeiaal Dhoosar Koe Naahee ॥

There is no other like the Merciful Lord God.

ਗੋਂਡ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੫

Raag Gond Guru Arjan Dev

ਘਟ ਘਟ ਅੰਤਰਿ ਸਰਬ ਸਮਾਹੀ ॥

Ghatt Ghatt Anthar Sarab Samaahee ॥

He is contained deep within each and every heart.

ਗੋਂਡ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੫

Raag Gond Guru Arjan Dev

ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥

Apanae Dhaas Kaa Halath Palath Savaarai ||

He embellishes His slave, here and hereafter.

ਗੋਂਡ (ਮਃ ੫) (੧੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੬

Raag Gond Guru Arjan Dev

ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹਾਰੈ ॥੨॥

Pathith Paavan Prabh Biradh Thumhaarai ||2||

It is Your nature, God, to purify sinners. ||2||

ਗੋਂਡ (ਮਃ ੫) (੧੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੬

Raag Gond Guru Arjan Dev

ਅਉਖਧ ਕੋਟਿ ਸਿਮਰਿ ਗੋਬਿੰਦ ॥

Aoukhadhh Kott Simar Gobindh ||

Meditation on the Lord of the Universe is the medicine to cure millions of illnesses.

ਗੋਂਡ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੬

Raag Gond Guru Arjan Dev

ਤੰਤੁ ਮੰਤੁ ਭਜੀਐ ਭਗਵੰਤ ॥

Thanth Manth Bhajeeai Bhagavanth ||

My Tantra and Mantra is to meditate, to vibrate upon the Lord God.

ਗੋਂਡ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੭

Raag Gond Guru Arjan Dev

ਰੋਗ ਸੋਗ ਮਿਟੇ ਪ੍ਰਭ ਧਿਆਏ ॥

Rog Sog Mittae Prabh Dhhiaaeae ||

Illnesses and pains are dispelled, meditating on God.

ਗੋਂਡ (ਮਃ ੫) (੧੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੭

Raag Gond Guru Arjan Dev

ਮਨ ਬਾਂਛਤ ਪੂਰਨ ਫਲ ਪਾਏ ॥੩॥

Man Baanshhath Pooran Fal Paaeae ||3||

The fruits of the mind's desires are fulfilled. ||3||

ਗੋਂਡ (ਮਃ ੫) (੧੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੭

Raag Gond Guru Arjan Dev

ਕਰਨ ਕਾਰਨ ਸਮਰਥ ਦਇਆਰ ॥

Karan Kaaran Samarathh Dhaeiaar ||

He is the Cause of causes, the All-powerful Merciful Lord.

ਗੋਂਡ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੮

Raag Gond Guru Arjan Dev

ਸਰਬ ਨਿਧਾਨ ਮਹਾ ਬੀਚਾਰ ॥

Sarab Nidhhaan Mehaa Beechaar ॥

Contemplating Him is the greatest of all treasures.

ਗੋਂਡ (ਮਃ ੫) (੧੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੮

Raag Gond Guru Arjan Dev

ਨਾਨਕ ਬਖਸਿ ਲੀਏ ਪ੍ਰਭਿ ਆਪਿ ॥

Naanak Bakhas Leeeae Prabh Aap ॥

God Himself has forgiven Nanak;

ਗੋਂਡ (ਮਃ ੫) (੧੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੮

Raag Gond Guru Arjan Dev

ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥

Sadhaa Sadhaa Eaeko Har Jaap ॥4॥13॥15॥

Forever and ever, he chants the Name of the One Lord. ॥4॥13॥15॥

ਗੋਂਡ (ਮਃ ੫) (੧੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੯

Raag Gond Guru Arjan Dev

ਗੋਂਡ ਮਹਲਾ ੫ ॥

Gonadd Mehalaa 5 ॥

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੬

ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥

Har Har Naam Japahu Maerae Meeth ॥

Chant the Name of the Lord, Har, Har, O my friend.

ਗੋਂਡ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੬ ਪੰ. ੧੯

Raag Gond Guru Arjan Dev